

EDD ਦਫ਼ਤਰ ਦਾ ਨਾਂ
ਪੀ.ਓ. ਬਾਕਸ
ਸ਼ਹਿਰ ਸੀਏ ਜ਼ਿਪ ਕੋਡ

ਦਾਅਵੇਦਾਰ ਦਾ ਨਾਂ ਅਤੇ ਪਤਾ

ਦਾਅਵੇਦਾਰ ਦਾ ਨਾਂ

ਦਾਅਵੇਦਾਰ ਦਾ ਡਾਕ ਪਤਾ,

ਦਾਅਵੇਦਾਰ ਦਾ ਸ਼ਹਿਰ, ਪ੍ਰਦੇਸ਼, ਜ਼ਿਪ ਕੋਡ

EDD ਫ਼ੋਨ ਨੰਬਰ:

ਅੰਗਰੇਜ਼ੀ:	1-800-300-5616
ਸਪੇਨੀ:	1-800-326-8937
ਕੈਨਟੋਨੀਸ਼:	1-800-547-3506
ਮੈਨਡਰਿਨ:	1-866-303-0706
ਵੀਅਤਨਾਮੀ:	1-800-547-2058
TTY: (ਬਿਨਾਂ ਆਵਾਜ਼)	1-800-815-9387
ਡਾਕ	
ਸਮਾਜਿਕ ਸੁਰੱਖਿਆ ਨੰਬਰ:	

ਬੇਰੁਜ਼ਗਾਰੀ ਬੀਮਾ ਫਾਇਦਿਆਂ ਦੀ ਯੋਗਤਾ ਲਈ ਇੰਟਰਵਿਊ ਦੀ ਸੂਚਨਾ

ਫ਼ੋਨ ਇੰਟਰਵਿਊ ਦਾ ਮੁੜ ਤੋਂ ਸਮਾਂ ਨਿਰਧਾਰਤ ਕਰਨ ਦੀ ਬੇਨਤੀ ਕਰਨ ਦਾ ਬਾਅਦ ਦੀ ਮਿਤੀ ਵਿੱਚ ਸਿੱਟਾ ਹੋਵੇਗਾ ਅਤੇ ਇਹ ਇੰਟਰਵਿਊ ਦੀਆਂ ਅਪਾਇੰਟਮੈਂਟਾਂ ਦੀ ਉਪਲਬਧਤਾ ਦੇ ਅਧੀਨ ਹੈ। ਤੁਹਾਡੇ ਮੂਲ ਫ਼ੋਨ ਇੰਟਰਵਿਊ ਲਈ ਉਪਲਬਧ ਨਾ ਹੋਣ ਦਾ ਕਾਰਨ ਫਾਇਦੇ ਦੇ ਭੁਗਤਾਨਾਂ ਲਈ ਤੁਹਾਡੀ ਯੋਗਤਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। UI ਫਾਇਦਿਆਂ ਦਾ ਤੁਹਾਡੀ ਫ਼ੋਨ ਇੰਟਰਵਿਊ ਸਮਾਪਤ ਹੋਣ ਤੋਂ ਬਾਅਦ ਤੱਕ, ਅਤੇ ਉਦੋਂ ਤੱਕ ਭੁਗਤਾਨ ਨਹੀਂ ਕੀਤਾ ਜਾ ਸਕਦਾ ਹੈ ਜਦੋਂ ਤੱਕ ਯੋਗਤਾ ਦਾ ਪਤਾ ਨਹੀਂ ਲਗਾਇਆ ਜਾਂਦਾ ਹੈ, ਅਤੇ ਨਿਰੰਤਰ ਫਾਇਦਿਆਂ ਲਈ ਤੁਹਾਡੇ ਸਰਟੀਫਿਕੇਟ ਪ੍ਰਾਪਤ ਨਹੀਂ ਹੋ ਜਾਂਦੇ ਹਨ।

ਜੇ ਤੁਸੀਂ ਫ਼ੋਨ ਇੰਟਰਵਿਊ ਲਈ ਉਪਲਬਧ ਨਹੀਂ ਹੁੰਦੇ ਹੋ ਅਤੇ ਫ਼ੋਨ ਇੰਟਰਵਿਊ ਦਾ ਸਮਾਂ ਮੁੜ ਤੋਂ ਨਿਰਧਾਰਿਤ ਕਰਨ ਲਈ ਅਤੇ/ਜਾਂ ਵਿਕਲਪਿਕ ਫ਼ੋਨ ਨੰਬਰ ਪ੍ਰਦਾਨ ਕਰਨ ਲਈ EDD ਨਾਲ ਸੰਪਰਕ ਨਹੀਂ ਕੀਤਾ ਹੈ, ਤਾਂ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਫ਼ੈਸਲਾ ਕੀਤਾ ਜਾਵੇਗਾ। ਇਸ ਦਾ ਸਿੱਟਾ ਫਾਇਦਿਆਂ ਦੀ ਨਾਅਜ਼ੂਰੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ EDD ਨੂੰ ਪਤਾ ਲਗਦਾ ਹੈ ਕਿ ਤੁਹਾਨੂੰ UI ਫਾਇਦਿਆਂ ਦਾ ਭੁਗਤਾਨ ਕੀਤਾ ਗਿਆ ਸੀ ਜਿਸ ਦੇ ਤੁਸੀਂ ਇੱਕ ਗਲਤ ਸਟੇਟਮੈਂਟ ਜਾਂ ਜਾਣਕਾਰੀ ਨੂੰ ਰੋਕਣ ਦੇ ਨਤੀਜੇ ਵਜੋਂ ਹੱਕਦਾਰ ਨਹੀਂ ਸੀ, ਤੁਹਾਨੂੰ EDD ਨੂੰ ਮੁੜ-ਭੁਗਤਾਨ ਕਰਨ ਦੀ ਲੋੜ ਹੋਵੇਗੀ ਜੇ ਤੁਸੀਂ ਫਾਇਦਿਆਂ ਲਈ ਪ੍ਰਾਪਤ ਕੀਤਾ ਸੀ।

ਫ਼ੋਨ ਇੰਟਰਵਿਊ ਨੂੰ ਮੁੜ ਤੋਂ ਨਿਰਧਾਰਿਤ ਕਰਨ ਦੇ ਬਾਰੇ EDD ਨਾਲ ਸੰਪਰਕ ਕਰਨ ਲਈ, ਤੁਸੀਂ UI OnlineSM www.edd.ca.gov/UI_Online 'ਤੇ ਵੀ ਜਾ ਸਕਦੇ ਹੋ ਜਾਂ ਉੱਪਰ ਸੂਚੀਬੱਧ ਕੀਤੇ ਟੈਲ-ਮੁਕਤ ਫ਼ੋਨ ਨੰਬਰ ਉੱਤੇ EDD ਨਾਲ ਸੰਪਰਕ ਕਰ ਸਕਦੇ ਹੋ।

ਤੁਹਾਡੇ ਕੋਲ ਹੇਠਾਂ ਲਈ ਅਧਿਕਾਰ ਹੈ:

- ਫ਼ੋਨ ਇੰਟਰਵਿਊ ਲਈ ਤਿਆਰੀ ਕਰਨ ਵਾਸਤੇ ਹੋਰ ਸਮੇਂ ਦੀ ਬੇਨਤੀ ਕਰਨ ਲਈ। ਕਿਰਪਾ ਕਰਕੇ ਧਿਆਨ ਵਿੱਚ ਰੱਖੋ ਕਿ ਫ਼ੋਨ ਇੰਟਰਵਿਊ ਦੇ ਸਮੇਂ ਨੂੰ ਮੁੜ ਤੋਂ ਨਿਰਧਾਰਿਤ ਕਰਨ ਦੇ ਫਾਇਦਿਆਂ ਵਿੱਚ ਲੰਬੀ ਦੇਰੀ ਹੋਣ ਵਿੱਚ ਸਿੱਟਾ ਹੋ ਸਕਦਾ ਹੈ।
- ਇੰਟਰਵਿਊ ਦੇ ਦੌਰਾਨ ਜਰੂਰੀ ਗਵਾਹਾਂ ਨੂੰ ਹਾਜ਼ਿਰ ਕਰਨ ਲਈ ਅਤੇ ਇੰਟਰਵਿਊ ਲੈਣ ਵਾਲੇ ਵਿਅਕਤੀ ਨੂੰ ਸਬੂਤ ਪ੍ਰਦਾਨ ਕਰਨ ਲਈ।
- ਇੰਟਰਵਿਊ ਦੇ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਰੀਏ ਆਪਣੇ ਖਰਚੇ 'ਤੇ ਪੇਸ਼ ਹੋਣ ਲਈ।

ਕਾਨੂੰਨ ਦੇ ਮੁਤਾਬਿਕ, ਢੁਕਵੇਂ ਤੱਥਾਂ ਦੀ ਪੁਸ਼ਟੀ ਕਰਨ ਜਾਂ ਉਨ੍ਹਾਂ ਨੂੰ ਹਾਸਿਲ ਕਰਨ ਲਈ, ਮਾਲਕਾਂ ਨਾਲ ਸੰਪਰਕ ਕੀਤਾ ਜਾਵੇਗਾ ਜੇਕਰ ਲੋੜ ਹੁੰਦੀ ਹੈ।

ਮਹੱਤਵਪੂਰਨ: ਫ਼ੋਨ ਇੰਟਰਵਿਊ ਲੈਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ, ਕਿਰਪਾ ਕਰਕੇ ਫਾਰਮ ਦੇ ਪਿਛਲੇ ਪਾਸੇ 'ਤੇ ਦਿੱਤੀਆਂ ਇੰਟਰਵਿਊ ਦੀਆਂ ਹਦਾਇਤਾਂ ਨੂੰ ਪੜ੍ਹੋ ਅਤੇ ਫ਼ੋਨ ਇੰਟਰਵਿਊ ਲਈ ਸਾਰੀ ਢੁਕਵੀਂ ਜਾਣਕਾਰੀ ਨੂੰ ਤਿਆਰ ਰੱਖੋ।

ਫੋਨ ਇੰਟਰਵਿਊ ਲਈ ਹਦਾਇਤਾਂ

ਫੋਨ ਇੰਟਰਵਿਊ ਦੇ ਦੌਰਾਨ ਤੁਹਾਨੂੰ ਹੇਠ ਲਿਖੇ ਕੁਝ ਸਵਾਲ ਪੁੱਛੇ ਜਾ ਸਕਦੇ ਹਨ:

ਧਿਆਨ ਦਿਓ: ਸਵਾਲ ਉਸ ਕਾਰਨ 'ਤੇ ਨਿਰਭਰ ਹੋਣਗੇ ਜਿਸ ਲਈ ਤੁਹਾਨੂੰ ਫੋਨ ਇੰਟਰਵਿਊ ਲਈ ਅਨੁਸੂਚਿਤ ਕੀਤਾ ਗਿਆ ਹੈ।

